




①

DATE: ___/___/___
PAGE: _____

Exercise 10.5

1. જેઠાં દિવસે રેહાં નું રેહ માપર (ડી) ચી માપિટા નાલ રેઠે
ચિખાદાં (ચંધે નાડે મેંને) દિવે ઘણાઉ ।

Draw the following angles in ^{both} directions
(left and right) by protractor.




EX $\rightarrow$ 10.5

2




DATE: _/ _/ _

PAGE: _

(N) 165°



(V) 170°





EX-10.5



3

DATE: ___/___/___
PAGE: _____



(vi) 32°







(vii) 128°





(viii) 25°



(ix) 80° (x) 135° 

2. Jहाँ दिखे वहाँ के पठवार कोल समद्विभाजित के

Bisect the following angles by compasses


(i) 48° (ii) 140° 

EX $\rightarrow$ 10.5


(5)

DATE: ___/___/___
PAGE: ___


(iii) 75°



(iv) 64°




(v) 124°



3. 80° ਦਾ ਕੋਣ ਬਿੰਦੂ O ਅਤੇ ਪਰਕਾਰ ਨਾਲ ਇਸਨੂੰ ਚਾਰ ਬਰਾਬਰ ਭਾਗਾਂ ਵਿੱਚ ਵੰਡੋ।

Draw an angle of 80° and bisect it into four equal parts by compasses.




EX-10.5

6

DATE: ___/___/___
PAGE: ___

4. ਸਮਕੋਣ ਬਣਾਉ ਅਤੇ ਉਸਨੂੰ ਸਮਦੁਕਾਜਿਤ ਕਰੋ।



Draw a right angle and bisect it.




5. ਹੇਠੇ ਅਤੇ ਪਰਕਾਰ ਨਾਲ ਦਿੱਤੇ ਕੋਣਾਂ ਨੂੰ ਬਣਾਓ।

(i) 30°

(ii) 45°



(ii) 135°




EX → 10.5


7

DATE: ___/___/___
PAGE: _____


(iv) 180°



(v) 120°



(vi) 75°



6. ਕੋਈ ਮਾਪਕ (ਡੀ) ਨਾਲ 30° ਦਾ ਕੋਣ
ਬਣਾਉ ਅਤੇ ਉਸਨੂੰ ਫੰਟੇ ਅਤੇ
ਪਰਸਰ ਨਾਲ ਸਮਦੁਕਾਜਿਤ ਕਰੋ।
Draw an angle of 30° by
protractor and bisect
it by a ruler and
compasses.

